

August 09, 2024

To,  
Head- Listing & Compliance  
Metropolitan Stock Exchange of India Limited (MSEI)  
Building A, Unit 205A, 2nd Floor,  
Piramal Agastya Corporate Park,  
L.B.S Road, Kurla West, Mumbai - 400 070

**Sub: Intimation regarding Publication of Standalone Unaudited Financial Results in Newspaper for the quarter and three months ended on June 30, 2024**

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, ("Listing Regulations") as amended, it is hereby informed that the Company has published its Standalone Unaudited Financial Results for the quarter and three months ended on June 30, 2024 in the following newspapers on August 09, 2024, which were considered, approved and taken on record by the Board of Directors, in their Board of Directors Meeting held on Thursday, August 08, 2024:

1. Financial Express (English)
2. Nawan Zamana (Punjabi)

The copies of newspaper clippings are attached herewith for your reference.

Kindly take the same on record.

For M/s PHF LEASING LIMITED

**PHF LEASING LIMITED**  
87, Radio Colony, Jalandhar

*Shikha Kapoor*  
Company Secretary

Shikha Kapoor  
Company Secretary & Compliance Officer  
Membership No. A19146  
Add: H. No. 65, Paras Estate  
Jalandhar-144008,  
Punjab, India

### SYMBOLIC POSSESSION NOTICE

**ICICI Bank** Branch Office: ICICI Bank Ltd., Plot No. 23, Shal Tower, 3rd Floor, New Rohatak Road, Karol Bagh, New Delhi- 110005

The Authorised ICICI Bank Officer under the Securitisation, Reconstruction of Financial Assets and Enforcement of Security Interest Act, 2002 and in exercise of the powers conferred under section 13(12) read with Rule 3 of the Security Interest (Enforcement) Rules, 2002, issued Demand Notices to the borrower(s) mentioned below, to repay the amount mentioned in the Notice within 60 days from the date of receipt of the said Notice.

Having failed to repay the amount, the Notice is issued to the borrower and the public in general that the undersigned has taken symbolic possession of the property described below, by exercising powers conferred on him/her under Section 13(4) of the said Act read with Rule 8 of the said rules on the below-mentioned dates. The borrower in particular and the public in general are hereby cautioned not to deal with the property. Any dealings with the property will be subject to charges of ICICI Bank Limited.

Sr. No.	Name of the Borrower(s)/ Loan Number	Description of Property/ Date of Symbolic Possession	Date of Demand Notice/ Amount in Rupees (Rs.)	Name of Branch
1.	Dheeraj Kumar Pathak/ Sapna Mishra/ LBNOD00005535110	Flat No. C1-1002, 10th Floor, Tower-Aelius, Flora Heritage, Situated At Plot No. 16B, Sector-1 Greater Noida, Uttar Pradesh- 201310/ August 06, 2024	May 22, 2024 Rs. 26,73,920/-	Delhi/ Ncr/ Aligarh

The above-mentioned borrower(s)/guarantors(s) is/are hereby issued a 30 day Notice to repay the amount, else the mortgaged properties will be sold after 30 days from the date of publishing this Notice, as per the provisions under Rules 8 and 9 of Security Interest (Enforcement) Rules 2002.

Date : August 09, 2024 Place : Aligarh

Sincerely Authorised Signatory For ICICI Bank Ltd.

### Recovery Section, Regional Office

Plot no. 39, 1st Floor, Near Bohra Hyundai, Neelam-Bata Road, Faridabad

#### POSSESSION NOTICE (U/s 13(4) for Immovable Properties)

Whereas, The undersigned being the Authorized Officer of the Canara Bank under the Securitisation and Reconstruction of Financial Assets and Enforcement of Security Interest Act, 2002 (Act 54 of 2002) and in exercise of the powers conferred under section 13(12) read with Rule 3 of the Security Interest (Enforcement) rules 2002, issued a demand notice calling upon the borrowers on below mentioned date, to repay the amount mentioned in the notice, within 60 days from the date of receipt of the said Notice. The Borrowers having failed to repay the amount, notice is hereby given to the Borrowers and the public in general, that the undersigned has taken possession of the properties described herein below in exercise of powers conferred on him/her under Section 13 (4) of the said Act read with Rule 8 & 9 of the said rule on said date. The Borrowers in particular and the public in general is hereby cautioned not to deal with the property and any dealings with the properties will be subject to the charge of the Canara Bank for an amount mentioned herein below beside with future interest and other expenses, cost, charges etc against the under mentioned account. The Borrowers attention is invited to provision of section 13(8) of the Act, in respect of time available, to redeem the secured assets.

Name of Borrower	Description of Immovable Properties	Outstanding Amount	Date of Demand Notice
<b>Branch: Sec-21C</b> <b>Borrower:</b> Ms. Dhaneshri and Suraj Kumar	All the part and parcel of property forming part of plot no. 4 & 5 area measuring 67 sq. yds. Comprising in Khaska no. S/24/2/2, 3/4/2/2 situated within the revenue estate Jharsaintly, Tehsil Ballabhgarh, Distt. Faridabad in the name of Ms. Dhaneshri W/o Chandra Pal. Bounded: On the North by : Plot no. 3. On the South by: Road-15 ft., On the East by: Road 5 ft., On the West by: Other Property.	Rs.50,25,507.92 (Rupees Fifty lacs twenty five thousand five hundred seven and paise ninety two only) as on 16.05.2024 and interest thereon.	16.05.2024
<b>Branch: Sec-21C</b> <b>Borrower:</b> Mr. Suraj Kumar S/o Mr. Chandra Pal	All the part and parcel of Plot measuring 100 sq. yds. Comprised in rectangle no. 8, Killa no. 13/1, Mauza Jharsaintly, Tehsil Ballabhgarh, Distt. Faridabad, (Now Known as Rajiv Colony, Ballabhgarh, Distt. Faridabad) in the name of Mr. Suraj Kumar S/o Chandra Pal. Bounded: On the North by: Raasta, On the South by: House of Raj Pal, On the East by: House of Kaniya Lal, On the West by: House of Jal Singh.	Rs.9,78,012.62 (Rupees Nine lacs seventy eight thousand two hundred sixty six and paise sixty only) as on 16.05.2024 and interest thereon.	16.05.2024
<b>Branch: Sec-21C</b> <b>Borrower:</b> Mr. Fariyad Ali and Mrs. Naseem W/o Fariyad Ali	All the part and parcel of property i.e. Plot no. 15B measuring 117 sq. yds. Comprised in rect. No. 24/2, 25/1, 25/2, Mauza Saran, Tehsil & Distt. Faridabad (Now known as House no. 146, E-Block, Daba Colony, Faridabad) owned and possessed by Sh. Fariyad Ali S/o Niyaz Ahmed in the name of Mr. Fariyad Ali S/o Niyaz Ahmed. Bounded: On the North by: Gali, On the South by: Another Property, On the East by: House no. E-147 Sh. Sudhir, On the West by: Vacant Plot no. E-145/144.	Rs.6,65,236.61 (Rupees Six Lacs sixty five thousand two hundred thirty six and paise sixty only) as on 16.05.2024 and interest thereon.	16.05.2024
<b>Branch: Sec-21C</b> <b>Borrower:</b> M/s Damini Suits Fashion (Prop. Sh. Krishan Gopal)	All the part and parcel of property measuring 87 sq. yds. (18'43.5) comprising in the Khaska No. 3242 (0-12) to the extent of 87/363 share at mauja sithi, Tehsil Ballabhgarh, District Faridabad (bearing House no. 106, village sithi, Ballabhgarh as per water tax paid receipt dated 26-06-17 as per Registered Transfer deed dated 14-02-17. Registered with S.R Ballabhgarh, bearing document no. 12123 and mutation no. 8343 in the name of Mr. Krishan Gopal S/o Mr. Gajraj Singh. Bounded: On the North by: Property of Saitish, On the South by: Road, On the East by: Property of Savitri Devi, On the West by: Property of Dayanand.	Rs.52,88,832.72 (Rupees Fifty two lacs eighty eight thousand eight hundred thirty two and paise seventy two only) as on 16.05.2024 and interest thereon.	16.05.2024
<b>Branch: Sec-21C</b> <b>Borrower:</b> Mrs. Laxmi Sharma, Mr. Nishant and Ms. Prachi (Legal Heirs of Mr. Gajender Sharma)	All part and parcel of the Residential property at House no. MCF-1633 (old plot no. 43) measuring 100 sq. yds. (18'49.6) ft. forming part of Khawat/Khata no. 35/91, rect. no. 35, Killa no. 14/1 situated near Anguri Devi Inter college, Daba Colony, Mauza Daba, Tehsil Badkhal, Distt. Faridabad in the name of Mr. Gajender Sharma S/o Late Sh. Tula Ram. Bounded: On the North by: Rasta 10 ft., On the South by: Other Property, On the East by: Plot no. 44, On the West by: Plot no. 42.	Rs.24,46,663.10 (Rupees Twenty Four lacs forty six thousand six hundred sixty three and paise ten only) as on 16.05.2024 and interest thereon.	16.05.2024
<b>Branch: Bannikhera</b> <b>Borrower:</b> Mr. Babul Arya and Umila Arya	All the part and parcel of residential property to an extent of 5 marla which bears Khawat/Khatali no. 855/922, Khaska No. 263(0-7), including Tarnir four rooms, Latrin, Bathroom, bounded by four walls and total covered area 500 sq. ft. situated within Moja Bannikhera, Tehsil Palwal, Distt. Palwal in the name of Mrs. Umila W/o Babul Arya and Babul Arya S/o Mr. Balkumud Arya. Bounded: On the North by: House of Bhooj Ram, On the South by: Gali, On the East by: Railway Road, On the West by: Rasta.	Rs.2,61,338.47 (Rupees Two Lacs sixty one thousand three hundred thirty eight and paise forty seven only) as on 16.05.2024 and interest thereon.	16.05.2024
<b>Branch: Bannikhera</b> <b>Borrower:</b> Mrs. Ravita Kumari and Sunder Singh	All the part and parcel of the property at a plot to the extent of 4/903 Bhag in Khawat/Khatali no. 2869/3328, Rect no. 281, Killa no. 19/2(5-0) and Khawat/Khatali no. 3205/3693, Rect no. 281 killa no. 22/1 (3-18), 34(3-8), Rect no. 299, Killa no. 20/1/1(0-6), 20/2(0-15) and Khawat/Khatali no. 3206/3694, Rect no. 299, Killa no. 18/1(5-12) and Khawat/Khatali 3207/3695, Rect no. 299, Killa no. 13/2 (1-16) and Khawat/Khatali no. 3211/3699, rect no. 299, Killa no. 10/2(3-14) and Khawat/Khatali no. 3208/3696 Rect no. 299, Killa no. 9/2(3-4) and Khawat/Khatali no. 3209/3697 Rect no. 299, Killa no. 11/1 (4-10) and Khawat/Khatali no. 3210/3698 Rect no. 299, Killa no. 12/8(0) and Khawat/Khatali no. 3785/4527 Rect no. 281, Killa no. 12/1(5-0) Total measuring 45 Kanal 3 Marla, the share of the applicant comes 0 Kanal 4 marla i.e. 114 square yards situated within in the Municipal Limits of Palwal, Ram Nagar Palwal, Tehsil and District Palwal in the name of Mrs. Ravita Kumari W/o Mr. Sunder Singh. Bounded: On the North by: Property of Smt. Ravita, On the South by: Property of Samrat Chauhan, On the East by: Plot of Others, On the West by: Rasta.	Rs.12,96,179.87 (Rupees Twelve Lacs ninety six thousand one hundred seventy nine and paise eighty seven only) as on 16.05.2024 and interest thereon.	18.05.2024
<b>Branch: Bannikhera</b> <b>Borrower:</b> Mr. Prem Chand	All the part and parcel of property plot to the extent of 12/75th share in Khawat/Khatali no. 655 Min/707, Rect. no. 214/2(3-15), the share of the applicant comes 0 kanal 12 Marla situated in the revenue estate of village Bannikhera, tehsil Palwal, Distt. Palwal. in the name of Mr. Premchand S/o Mr. Jawali. Bounded: On the North by: Rasta 11 ft. wide, On the East by: Other's House, On the West by: Rasta 33 ft. Wide, On the South by: Other's open Plot.	Rs.5,31,639.89 (Rupees Five lacs thirty one thousand six hundred thirty nine and paise eighty nine only) as on 17.05.2024 and interest thereon.	17.05.2024
<b>Branch: Bannikhera</b> <b>Borrower:</b> Mr. Rajveer Singh	All the part and parcel of the Gaimunkin property to the extent of 3/320th share in Khawat/Khatali No. 314 Min/324, Rect no. 68, Killa no. 14(8-0), the share of the applicant comes 0 kanal 1 1/2 Marla approximately 50 sq. yds. Situated in village Bannikhera, tehsil palwal, Distt. Palwal in the name of Mr. Rajveer S/o Mr. Sohail Lal. Bounded: On the North by: Rest part of owner, On the South by: Land of Prahlad, On the East by: House of Niranjan Lal, On the West by: Rasta 15 ft. wide.	Rs.3,70,552.29 (Rupees Three lacs seventy thousand five hundred fifty two and paise twenty nine only) as on 16.05.2024 and interest thereon	16.05.2024
<b>Branch: Seekri</b> <b>Borrower:</b> Mrs. Ritu Bhatia and Sandeep Kumar Bhatia	All the part and parcel of property comprising of Residential Floors Bearing No. T.13-303 on 3rd Floor of Tower-13 Having super area of 1483 sq. ft. situated in residential housing complex known as Park Floors, Sector-76, Faridabad, Haryana in the name of Sh. Sandeep Kumar Bhatia and Smt. Ritu Bhatia.	Rs.36,99,996.63 (Rupees Thirty eight lacs ninety nine thousand nine hundred ninety six and paise sixty three only) as on 23.05.2024 and interest thereon.	23.05.2024
<b>Branch: Atohan</b> <b>Borrower:</b> Mr. Mahipal	All that part and parcel of property in Khawat/Khata no. 73/85 Khaska no. 428(1-2) situated in village Siha Palwal in the name of Mr. Mahipal S/o Ratan Singh,	Rs.13,85,732.43 (Rupees Thirteen lacs eighty five thousand seven hundred thirty two and paise forty three only) as on 13.05.2024 and interest thereon.	13.05.2024
<b>Branch: Saran Chowk, FBD</b> <b>Borrower:</b> Mr. Laturi Singh	All the part and parcel of residential Double Storey building Plot no. 69, measuring 200 Sq. Yds. (28'63) part of Rect. No. 35, Kila no. 9/8(0) at Mauja Daba, Tehsil and District Faridabad in the name of Mr. Laturi S/o Hansraj, Bounded: On the North by: Plot no. 86-87, On the South by: Plot no. 70, On the East by: Rasta 18 feet, On the West by: Plot no. 82.	Rs.30,07,146.91 (Rupees Thirty Lacs seven thousand one hundred forty six and paise ninety one only) as on 16.05.2024 and interest thereon.	16.05.2024
<b>Branch: Fatepur Bloch</b> <b>Borrower:</b> Mr. Naveendu S/o Mural Lal	All the part and parcel of property measuring 140 sq. yds. Situated within Moja Fatepur Bloch and within the Abadi of Lal Dora of Village Fatepur Bloch, Tehsil Ballabhgarh, Distt. Faridabad in the name of Mr. Naveendu and Mr. Parveen Kumar. Bounded: On the North by: Bharat, Lalit and Sukhram, On the South by: Pitambar, On the East by: Sukhram, On the West by: Rasta Sare Aam.	Rs.14,97,612.92 (Rupees Forteen lacs ninety seven thousand six hundred twelve and paise ninety two only) as on 16.05.2024 and interest thereon.	16.05.2024
<b>Branch: Fatepur Bloch</b> <b>Borrower:</b> Mr. Murali Lal S/o Tula Ram	All the part and parcel of the property in possession of Murali Lal S/o Tula Ram plot samptai measuring 26' X 55', Total area: 159 sq. yds. Situated in Moja Fatepur Bloch and within the Abadi of Lal Dora of Fatepur Bloch, Tehsil Ballabhgarh, Distt. Faridabad. Bounded: On the North by: Mahavir Etc. On the South by: Rasta, On the East by: Rasta Sare Aam, On the West by: Murali Lal.	Rs.10,42,922.89 (Rupees Ten Lacs forty two thousand nine hundred twenty two and paise eighty nine only) as on 16.05.2024 and interest thereon.	16.05.2024
<b>Branch: Sec-9, Faridabad</b> <b>Borrower:</b> Mr. Pradeep Parmar S/o Chandan Singh	Flat no G-807, 8th Floor, Florida, Village Bathola, Sec-82, Faridabad in the name of Mr. Pradeep Parmar,	Rs.12,07,653.91 (Rupees Twelve Lakhs Seven Thousand Six Hundred Fifty Three and Ninety one paisa only) as on 17.05.2024 and interest thereon.	17.05.2024
<b>Branch: Hathin</b> <b>Borrower:</b> M/s Raghubir Singh and Brothers (Prop. Mahesh S/o Motiram)	All the part and parcel of commercial property at booth/shop no. 23 area measuring 189 sq. yds. (20'85 ft.) along with construction, situated in new anj Mandi, Hathin, Tehsil-hathin, District-Palwal in the name of Mr. Mahesh and Mrs. Hemlata W/o Mahesh. Bounded: On the North by: 24/Leela Singh, On the South by: Rasta, On the East by: Rasta, On the West by: Rasta.	Rs.43,10,795.00 (Rupees Forty three lacs ten thousand seven hundred ninety five only) as on 16.05.2024 and interest thereon.	16.05.2024

Date: 09.08.2024 Place: Faridabad Authorised Officer: Canara Bank

### POSSESSION NOTICE

The undersigned being the authorized officer of the DCB Bank Ltd., under the Securitization and Reconstruction of Financial Assets and Enforcement of Security Interest (54 of 2002) and in exercise of powers conferred under section 13(12) read with rule 3 of the Security Interest (Enforcement) Rules, 2002 issued a demand notice as below mentioned dates calling upon the borrowers (Borrower's and Co-Borrower's) to repay the amount mentioned in the notice as detailed below in tabular form with further interest thereon from within 60 days from the date of receipt of the said notice.

The borrower and Co-Borrower having failed to repay the amount, notice is hereby given to the borrower, Co-Borrower and the public in general that the undersigned has taken possession of the property described herein below in exercise of powers conferred on him under sub-section (4) of section 13 of Act read with rule 8 also r/w section 14(1) of the Security Interest Rules 2002 on 06th August, 2024. The borrower, Co-Borrower in particular and the public in general is hereby cautioned not to deal with the property (Description of the immovable Property) and any dealings with the property will be subject to the charge of the DCB Bank Ltd., for respective amount as mentioned here below.

The Borrower's attention is invited to provisions of Sub-section (8) of Section 13 of the act, in respect of time available, to redeem the secured assets.

<b>Demand Notice Dated.</b>	30th April, 2024
<b>Name of Borrower(s) and Co-borrower(s)</b>	MR. SHIV DASS and MRS. SAVITA (W.O. MR. SHIV DASS)
<b>Loan Account Number</b>	DRBLUD00560695
<b>Total Outstanding Amount.</b>	Rs.14,74,026/- (Rupees Fourteen Lakh Seventy Four Thousand Twenty Six Only) as on 30th April 2024
<b>Description of The Immovable Property</b>	All piece and parcel of one house measuring 52 Sq. Yards., comprised in khasra no. 3588/531, Khatta no. 140/313, situated at village Gill No. 1, Abadi Janta Nagar, Tehsil & Distt. Ludhiana, and bounded as under: East- Neighbour ADM 10'-6", West- Street ADM 10'-6", North- Neighbour ADM 45', South- Neighbour ADM 45' (The Secured Assets)"

<b>Demand Notice Dated.</b>	29th May, 2024
<b>Name of Borrower(s) and Co-borrower(s)</b>	MR. PREM SINGH and MRS. BALWINDER KAUR
<b>Loan Account Number</b>	DRHLLUD00582257
<b>Total Outstanding Amount.</b>	Rs.12,92,307/- (Rupees Twelve Lakh Ninety Two Thousand Three Hundred Seven Only) as on 29th May 2024
<b>Description of The Immovable Property</b>	All piece and parcel of property bearing one house measuring. 50 Sq.yds. comprised in khasra no. 62, 59,61, 63, khatta no. 817/989, 808/990, as per jamabandi in the year 2009-10, situated: at village Lohara, H. B. No. 260, Abadi ,Basant Nagar, Gali No: 13c, Tehsil and Distt. Ludhiana. (The Secured Assets)"

Date: 09.08.2024 Place: Ludhiana

Sd/-,  
Authorized Officer  
DCB Bank Limited

### Honda India Power Products Limited

CIN: L40103DL2004PLC203950

Regd. Office : 409, DLF Tower B, Jasola Commercial Complex, New Delhi -110025

Website : www.hondaindiapower.com | E mail : ho.legal@hsp.com

#### NOTICE OF 39<sup>th</sup> ANNUAL GENERAL MEETING

Notice is hereby given that:

- The 39<sup>th</sup> Annual General Meeting (AGM) of the Company will be held on Thursday, September 05, 2024 at 12:00 Noon IST through VCOAVM to transact the businesses as set out in the Notice sent to the Members at their registered email IDs.
- The Register of Members and Share Transfer Books of the Company will remain closed from Friday, August 30, 2024 to Thursday, September 05, 2024 (both days inclusive) for the purpose of AGM and for determining the eligible shareholders of the Company for payment of Dividend for the Financial Year ended March 31, 2024. The said dividend, if declared at the forthcoming AGM, will be paid to those beneficial owners/Members whose names appear in the Register of Members of the Company as at the end of the business hours on or before August 29, 2024.
- Remote e-voting facility has been provided to the shareholders in respect of the resolutions included in the AGM Notice for the ensuing AGM. In this regard, the Company has entered into an arrangement with the National Securities Depository Limited (NSDL) to facilitate remote e-voting. The e-voting period commences on Monday, September 02, 2024 (9:00 A.M. IST) and ends on Wednesday, September 04, 2024 (5:00 P.M. IST). The e-voting module shall be disabled by NSDL for voting thereafter.
- Electronic copy of the Notice of the 39<sup>th</sup> AGM of the Company inter alia indicating the process and manner of e-voting has been sent on Thursday, August 08, 2024 to all the Members whose email IDs are registered with the Company/ Depository Participant(s).
- Notice of the 39<sup>th</sup> AGM of the Company along with Annual Report for 2023-24 have been uploaded on Company's website at www.hondaindiapower.com. The details of the Annual General Meeting are also available on the website of the stock exchanges BSE Limited (www.bseindia.com) and National Stock Exchange of India Limited (www.nseindia.com).
- The cut-off date for the purpose of reckoning the names of Members who are entitled to vote is August 29, 2024. Only a Member as on the cut-off date shall be entitled to avail the e-voting facility or vote, as the case may be, in the General Meeting.
- Any person who acquires shares of the Company and becomes a Member of the Company after dispatch of the Notice of AGM and holding shares as at the cut-off date i.e. August 29, 2024 shall be entitled to vote. Members already registered with NSDL for remote e-voting can use their existing password for casting their vote. If a Member has forgotten his login password then he/she can visit the website https://www.evoting.nsdl.com, then click on Shareholders, enter the User ID and the image verification code and click on Forgot Password and enter the details as prompted by the system. First time user can enter his/her 10-digit alpha-numeric PAN issued by Income Tax Department, Date of Birth and Dividend Bank Details as recorded in his/her demat account. After entering these details appropriately, the Member can click on "SUBMIT" tab.
- It is to be noted that:-
  - E-voting shall not be allowed beyond Wednesday, September 04, 2024 (5:00 P.M. IST).
  - A Member may participate in the General Meeting even after exercising his right to vote through e-voting but shall not be entitled to vote again.
  - The Members who have not availed remote e-voting shall vote at the meeting through e-voting.
- The company has appointed Ms. Saryu Munjal e/voting of M/s Saryu Munjal & Associates, Company Secretaries as Scrutinizer to scrutinize the e-voting process of the AGM in a fair and transparent manner.
- In case of queries/grievances with regard to electronic voting, Members may kindly refer to the 'Frequently asked questions (FAQs) for Members' and e-voting manual available at the downloads section of www.evoting.nsdl.com or may also contact at 022-48867000/24997000 or send a request at e-voting@nsdl.co.in or to Mr. Sharwan Mangla, General Manager, Mass Services Limited, Unit: Honda India Power Products Limited, T-34, 2<sup>nd</sup> Floor, Okhla Industrial Area, Phase - II, New Delhi - 110020, Ph.- 011-26387281/82/83, Fax.- 011-26387384, email:- investor@masserv.com, website : www.masserv.com.

By order of the Board for Honda India Power Products Limited

Sd/-  
Sunita Ganjoo  
Company Secretary

Place: New Delhi  
Date: August 08, 2024

### HDFC Bank Limited

Branch : The Capital Court, Munirka, Outer Ring Road, Olaf Palme Marg, New Delhi-110 067  
Tel: 011-41596676/568, CIN L65920MH1994PLC080618, Website: www.hdfcbank.com

#### NOTICE FOR REMOVAL OF PERSONAL BELONGINGS / HOUSEHOLD GOODS

Sr. No.	Name of Borrower (s) / Legal heir (s) / Legal Representative(s)	Date of Demand Notice(s)	Date Of Possession	Description of Secured Asset(s) / Immovable Property (ies)
1.	MR. KULBHUSHAN SACHDEV, MR. SHASHI SACHDEV, MR. RAJAT SACHDEV, BE KB SACHDEV AND MR ROHIT SACHDEV	01-APR-2019	06-JUN-2024	UNIT NO. A1 A2, FIRST FLOOR (AS PER REGISTERED SALE DEED) CONSISTING OF 2 BEDROOMS, 3 BATHROOMS, 1 STORE ROOM, 1 WASHING AREA, 1 KITCHEN, 1 LOBBY, 1 DRAWING/DINING HALL SITUATED AT PROPERTY No. B-23, GREATER KAILASH, 1, NEW DELHI ADMEASURING 130 SQ. MTR (APPROX) & CONSTR-UTION THEREON PRESENT & FUTURE
2.	MR NIKESH GOEL	29-SEP-2021	01-DEC-2023	APARTMENT NO. 109, CONSISTING OF 2 BED ROOMS, 1 DRAWING ROOM, 2 KITCHEN, 2 WASH ROOM, 2 BALCONY, 1 SERVANT ROOM ADMEASURING SUPER BUILT UP AREA OF 113.80 SQ MTRS (APPROX) SITUATED AT 1ST FLOOR, BLOCK-B, "12TH AVENUE", GAUR CITY-2, GH-03, SECTOR-16C, GREATER NOIDA, UTTRA PRADESH ALONGWITH UNDIVIDED PROPORTIONATE SHARE OF LAND UNDERNEATH

Whereas the undersigned being the Authorised Officer of HDFC Bank Limited (erstwhile HDFC Limited having amalgamated with HDFC Bank Limited by virtue of a Scheme of Amalgamation approved by Hon'ble NCLT-Mumbai vide order dated 17th March 2023) (HDFC). This Public Notice is issued in view of the fact that HDFC has not been able to communicate / establish contact with the aforesaid Borrower (s) / Legal heir(s) / Legal Representative(s) at his / her / their last known address as per HDFC's records.

Whereas the Authorised Officer of HDFC in exercise of powers conferred under Section 13(2) of the Securitisation and Reconstruction of Financial Assets and Enforcement of Security Interest Act 2002 (SARFAESI Act) has issued Demand Notice (s) to the Borrower (s) / Legal heir(s) / Legal Representative(s) on the dates mentioned above.

On the Borrower (s) / Legal heir(s) / Legal Representative(s) failure to comply with the said Demand Notice (s) within the period set out therein, the Authorized Officer of HDFC has taken over possession of the immovable property (ies) / Secured Asset (s) more particularly described in the said Demand Notice (s), under Section 13 (4) of the SARFAESI Act read with Rule 8 of Security Interest (Enforcement) Rules, 2002, on the dates mentioned above.

At the time of taking over possession of the said immovable property (ies) / Secured Asset (s), the Authorised Officer of HDFC has drawn up an inventory of personal belongings and household goods lying therein, copy whereof can be collected from the undersigned on any working day during office hours.

In the circumstances, Notice is hereby given, to the said Borrower (s)/ Legal heir(s) / Legal Representative(s) to forthwith remove the personal belongings / household goods lying in the aforesaid immovable property (ies) / Secured Asset (s) within 10 (ten) days from the date hereof, failing which the Authorised Officer will have no other option but to remove the personal belongings/household goods and dispose off / deal with it in the manner as may be deemed fit, entirely at the Borrower (s) / Legal heir(s) / Legal Representative(s) risk as to cost and consequences, in which event, no claim will be entertained in this regard in future.

Date : 08.08.2024 Place : Delhi NCR

For HDFC Bank Ltd.  
Sd/-  
Authorized Officer  
Regd. Office: HDFC Bank House, Senapati Bapat Marg, Lower Parel (West), Mumbai- 400013

### ASIRVAD MICRO FINANCE LTD

CIN U65923TN2007PLC064550  
9th and 10th Floor, No. 9, Club House Road, Anna Salai, Chennai 600 002. Tamil Nadu.  
Tel:044-42124493

#### GOLD AUCTION NOTICE

The borrowers, in specific and the public, in general, are hereby notified that public auction of the gold ornaments pledged in the below accounts is proposed to be conducted at the following branches on 22/08/2024 from 10.00 am onwards. The auction is of the gold ornaments of defaulted customers who have failed to make payment of their loan amount despite being notified by registered letters. Unauctioned items shall be auctioned on any other days without any further notice. Change in venue or date if any will be displayed at the auction centre and on the company website. The details given below are in the order of Branch Name, Loan Number.

**List of Pledges:-**  
PUNJAB,AMRITSAR,MEHTA CHOWK GL,32944070000617,BHATINDA, TALWANDI SABO GL,32934070000994,1022,1053,1056,1065,MANSA, JHUNIR GL,341630730000634,MUKTSAR,MALOUT-GL,3298070000961, 0981,0989,MUKTSAR GL,329370700000912.

**Persons wishing to participate in the above auction shall comply with the following:-**  
**Interested Bidders should submit Rs. 10,000/- as EMD (refundable to unsuccessful bidders) by way of Cash on the same day of auction. Bidders should carry valid ID card/PAN card. For more details, please contact 9542500664**  
Authorised officer  
Asirvad Micro Finance Ltd.

### PHF LEASING LIMITED

Registered Office : 87, Radio Colony, Mahavir Marg, BMC Chowk, Jalandhar - 144001, Punjab  
CIN No. L65110PB1992PLC012488, Ph. No. +91-9151-00401, Website : www.phleasing.com, Email id : phf\_leasingtd@yahoo.co.in

#### Statement of Unaudited Financial Results for the Quarter ended on June 30, 2024 (In Lakhs)

S. No.	PARTICULARS	Quarter Ended		Year ended
		30/06/2024 Unaudited	30/06/2023 Unaudited	
1	Total Income from Operations	1,184.36	628.83	3,464.27
2	Net Profit / (Loss) for the period (before Tax, Exceptional and/or Extraordinary items)#	88.17	55.71	343.87
3	Net Profit / (Loss) for the period before Tax (after Exceptional and/or Extraordinary items) #	88.17	55.71	343.87
4	Net Profit / (Loss) for the period after Tax (after Exceptional and/or Extraordinary items) #	91.91	65.99	388.82
5	Total Comprehensive Income for the period [Comprising Profit / (Loss) for the period (after tax) and Other Comprehensive income (after tax)]	92.75	74.98	380.01
6	Equity Share Capital	1,238.68	1,238.68	1,238.68
7	Reserves (excluding Revaluation Reserve) as shown in the Audited Balance Sheet of the previous year	3,603.51	1,560.01	3,526.50
8	Earnings Per Share of Rs.10/- each (for continuing and discontinued operations) Basic (Rs.) Diluted (Rs.)	0.74 0.48	1.19 1.19	3.14 3.13

**Notes :-**

- The above results of PHF Leasing Ltd. ("the Company") have been reviewed by the Audit Committee meeting and approved by the Board of Directors at their respective meetings held on August 08, 2024.
- The above is an extract of the detailed format of Audited financial results for the quarter ended June 30, 2024 filed with the Stock Exchange under Regulation 33 of the SEBI (Listing Obligations and Disclosure Requirements) Regulations, 2015 as amended. The full format of the said Financial Results are available on the website of the Stock Exchange www.mse.in and on Company's website www.phleasing.com.

By order of the Board of Directors  
PHF Leasing Limited  
SD/-  
Vijay Kumar Sareen  
Whole Time Director, DIN: 07978240

Place : Jalandhar  
Date: August 08, 2024

### IDBI BANK

IDBI BANK LTD.  
8<sup>th</sup> Floor, Plate-B, Block-2, NBCC Office Complex, Kidwai Nagar (East), New Delhi 110023  
CIN: L65190MH2004GO148838 Ph.: 011-69297100, Website: www.idbibank.in

#### [Rule 8(1)] POSSESSION NOTICE

Whereas, The undersigned being the authorised officer of IDBI Bank Limited under the Securitisation and Reconstruction of Financial Assets and Enforcement of Security Interest Act, 2002 (54 of 2002) and in exercise of the powers conferred under Section 13(12) read with rule 3 of Security Interest (Enforcement) Rules, 2002 issued a demand notice dated 14.05.2024 calling upon the Borrower OSCAR DIAGNOSTICS, to repay the amount mentioned in the notice being Rs. 48,41,862/- (Rupees Forty Eight Lakh Forty One Thousand Eight Hundred and Sixty Two Only) as on 01 Mar, 2024 with further interest and charges thereon within 60 days from the date of the receipt of the said notice. The borrower having failed to repay the amount, notice is hereby given to the borrower and the public in general that the undersigned has taken possession of the property described herein below, in exercise of powers conferred on him under sub-section (4) of section 13 of Act read with rule 8 of the Security Interest (Enforcement) Rules, 2002 on this 7th August of the year 2024. The borrower in particular and the public in general is hereby cautioned not to deal with the property and any dealings with the property will be subject to the charge of IDBI Bank Limited for an amount of Rs. 48,41,862/- (Rupees Forty Eight Lakh Forty One Thousand Eight Hundred and Sixty Two Only) as on 01 Mar, 2024 with further interest and charges thereon. The borrower's attention is invited to provisions of sub section (8) of section 13 of the Act, in respect of time available, to redeem the secured assets.

#### DESCRIPTION OF THE PROPERTY

All that part and parcel of the property consisting of Unit No-307, 3rd Floor, Lsc Building, Plot-3, Aggarwal Tower, Cu Block, Pitampura, Delhi 110088, bounded: On the North by: NA, On the South by: NA, On the East by: NA, On the West by: NA

Together with all buildings and structures thereon and all plant and machinery attached to the earth or permanently fastened to anything attached to the earth.

Place: Delhi  
Date: 07.08.2024

Authorised Officer  
IDBI Bank Limited

#### DEBTS RECOVERY TRIBUNAL CHANDIGARH (DRT 2)

1st Floor SCO 33-34-35 Sector-17 A, Chandigarh (Additional space allotted on 3rd & 4th Floor also)

Form No. 3  
[See Regulation-15 (1)(a)] / 1(6)3  
Case No.:

ਵਿਦਿਆਰਥੀਆਂ ਨੂੰ ਟ੍ਰੇਕਿੰਗ ਨਿਯਮਾਂ ਸੰਬੰਧੀ ਜਾਣੂ ਕਰਵਾਇਆ



ਸ਼ਹੀਦ ਗੁਰਮਤ ਸਿੱਖ ਕਾਲਜ, ਜਲੰਧਰ ਵਿਖੇ ਵਿਦਿਆਰਥੀਆਂ ਨੂੰ ਟ੍ਰੇਕਿੰਗ ਕਰਵਾਉਣ ਦੀ ਸਲਾਹ ਦਿੱਤੀ ਗਈ...

ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਦਾ ਫੁਕਿਆ ਪੁਤਲਾ



ਮੁੱਖ ਮੰਤਰੀ ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਫੁਕਿਆ ਪੁਤਲਾ ਪੇਸ਼ ਕੀਤਾ...

ਖੁਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ : ਜੋਈਆ



ਜੋਈਆ (ਸ਼ਹੀਦ ਗੁਰਮਤ ਸਿੱਖ ਕਾਲਜ) ਦੇ ਚੌਥੇ ਨਰੀ ਪੁਨੀਆਰਕ ਅੰਦਰੋਲ ਕਰਕੇ ਖੁਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ ਹੈ...

ਅਲਾਇਸ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ



ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਅਲਾਇਸ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ...

ਪੀ ਐੱਸ ਯੂ ਵੱਲੋਂ 15 ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ



ਪੀ ਐੱਸ ਯੂ ਵੱਲੋਂ 15 ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ...

ਪੁਲਸ ਨੇ ਨਾਬਾਲਗ ਵਿਦਿਆਰਥੀਆਂ ਦੇ ਦੋ ਬੁਲਟ ਕੀਤੇ

ਜ਼ਬਰ, ਬਾਕੀਆਂ ਨੂੰ ਚੇਤਾਵਨੀ ਦੇ ਕੇ ਛੱਡਿਆ



ਪੁਲਸ ਨੇ ਨਾਬਾਲਗ ਵਿਦਿਆਰਥੀਆਂ ਦੇ ਦੋ ਬੁਲਟ ਕੀਤੇ ਜ਼ਬਰ, ਬਾਕੀਆਂ ਨੂੰ ਚੇਤਾਵਨੀ ਦੇ ਕੇ ਛੱਡਿਆ...

ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ



ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਜਲ੍ਹਾ ਫਿਰਜ਼ਪੁਰ ਦੀ ਮੀਟਿੰਗ...

ਡੀ ਜੇ ਡੀ. ਰਿਮਾਊ ਅਗਵਾਲ ਨੇ ਕੋਰਾ ਵਿਭਾਗ ਆਇਲ ਬੈਕਮਿਨ ਚੈਂਪੀਅਨਸ਼ਿਪ ਦਾ ਉਦਘਾਟਨ



ਡੀ ਜੇ ਡੀ. ਰਿਮਾਊ ਅਗਵਾਲ ਨੇ ਕੋਰਾ ਵਿਭਾਗ ਆਇਲ ਬੈਕਮਿਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ...

ਸਮਤਾ ਸੈਨਿਕ ਦਲ ਵੱਲੋਂ ਵਿਦਿਆਰਥੀਆਂ ਨੂੰ ਆਵਿਠਕ ਦਾ ਫੁਕਿਆ ਪੁਤਲਾ ਦੇਣ ਦਾ ਐਲਾਨ



ਸਮਤਾ ਸੈਨਿਕ ਦਲ ਵੱਲੋਂ ਵਿਦਿਆਰਥੀਆਂ ਨੂੰ ਆਵਿਠਕ ਦਾ ਫੁਕਿਆ ਪੁਤਲਾ ਦੇਣ ਦਾ ਐਲਾਨ ਕੀਤਾ...

ਕਾਂਗੜ ਟੀ-ਪੁਆਇਟ 'ਤੇ ਚੋਕ ਬਣਾਉਣ ਦੀ ਮੰਗ



ਕਾਂਗੜ ਟੀ-ਪੁਆਇਟ 'ਤੇ ਚੋਕ ਬਣਾਉਣ ਦੀ ਮੰਗ ਕੀਤੀ ਗਈ...

ਸਰਕਾਰੀ ਸਕੂਲਾਂ 'ਚ ਕਿਤਾਬਾਂ ਦੀ ਚੰਗੀ ਵੰਡ ਕਰਨ ਵਾਲੇ ਅਧਿਆਪਕ ਸਨਮਾਨਤ



ਸਰਕਾਰੀ ਸਕੂਲਾਂ 'ਚ ਕਿਤਾਬਾਂ ਦੀ ਚੰਗੀ ਵੰਡ ਕਰਨ ਵਾਲੇ ਅਧਿਆਪਕ ਸਨਮਾਨਤ ਕੀਤੇ ਗਏ...

ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਸਟੈਨਡਰਡ ਇੰਟਰਮੀਡੀਏਟ ਸਕੂਲ ਖੋਲ੍ਹਣ ਦਾ ਉਦਘਾਟਨ



ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਸਟੈਨਡਰਡ ਇੰਟਰਮੀਡੀਏਟ ਸਕੂਲ ਖੋਲ੍ਹਣ ਦਾ ਉਦਘਾਟਨ ਕੀਤਾ...

ਸਟੈਨਡਰਡ ਸਕੂਲ 'ਚ ਮਨਾਇਆ ਤੀਸ ਦਾ ਤਿਉਹਾਰ



ਸਟੈਨਡਰਡ ਸਕੂਲ 'ਚ ਮਨਾਇਆ ਤੀਸ ਦਾ ਤਿਉਹਾਰ ਵਿਖੇ ਪ੍ਰਦਰਸ਼ਨ ਕਰਕੇ ਖੁਨਦਾਨ ਕਰਨਾ ਤੰਦਰੁਸਤੀ ਦੀ ਨਿਸ਼ਾਨੀ ਹੈ...

...ਸਫ਼ਾ 1 ਦੇ ਬਾਕੀ

ਗੋਰਾਟਾ ਦਾ ਉਲੰਪਿਕ... ਸਟੈਟਿਸਟਿਕ ਵਕੀਲ ਅਨਿਲ ਸੋਨੀ ਨੇ ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਪ੍ਰਦਰਸ਼ਨ ਕੀਤਾ...

ਭਾਰਤ ਵਿਕਾਸ ਪ੍ਰੀਸ਼ਦ ਨੇ ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਗਰਾਮ ਕਰਾਇਆ



ਭਾਰਤ ਵਿਕਾਸ ਪ੍ਰੀਸ਼ਦ ਨੇ ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਗਰਾਮ ਕਰਾਇਆ...

ਵਿਦਯ ਜਥੇ ਨੂੰ ਜਾਗ੍ਰਿਤੀ ਸੰਸਥਾ ਵੱਲੋਂ ਸਤਿਸੰਗ




ਵਿਦਯ ਜਥੇ ਨੂੰ ਜਾਗ੍ਰਿਤੀ ਸੰਸਥਾ ਵੱਲੋਂ ਸਤਿਸੰਗ ਕੀਤਾ ਗਿਆ...

ਦੇਵ ਸਮਾਜ ਕਾਲਜ ਵੱਲੋਂ ਸਵੈ-ਸਹਾਇਕ ਸੰਗਠਨ 'ਚੋਂ ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ

ਦੇਵ ਸਮਾਜ ਕਾਲਜ ਵੱਲੋਂ ਸਵੈ-ਸਹਾਇਕ ਸੰਗਠਨ 'ਚੋਂ ਸ਼ਹੀਦ ਗੁਰਮਤ ਸਿੱਖ ਕਾਲਜ ਵਿਖੇ ਪ੍ਰਦਰਸ਼ਨ ਕੀਤਾ...

ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸ. ਦੀ ਮੀਟਿੰਗ



ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸ. ਦੀ ਮੀਟਿੰਗ ਵਿਖੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਵਿਚਾਰ-ਵਿਚਾਰ ਕੀਤਾ ਗਿਆ...

Table with financial data, including columns for 'ਕਿਸਮ', 'ਮੁੱਲ', 'ਮੁੱਲ' and rows for various financial items.

Capital Small Finance Bank Ltd.

Table with financial data, including columns for 'ਕਿਸਮ', 'ਮੁੱਲ', 'ਮੁੱਲ' and rows for various financial items.

PHF LEASING LIMITED

Table with financial data, including columns for 'ਕਿਸਮ', 'ਮੁੱਲ', 'ਮੁੱਲ' and rows for various financial items.